

26

“ਅਸੀਂ ਮਨੁੱਖਾਂ ਨੂੰ ਮਨਾਉਂਦੇ ਹਾਂ”

2 ਕੁਰਿੰਧੀਆਂ 5: 11 ਵਿਚ ਪੌਲਸ ਨੇ ਕਿਹਾ, ‘‘ਉਪਰੰਤ ਅਸੀਂ ਪ੍ਰਭੂ ਦਾ ਭੈ ਜਾਣ ਕੇ ਮਨੁੱਖਾਂ ਨੂੰ ਮਨਾਉਂਦੇ ਹਾਂ।’’ ਆਓ ਇਸ ਸੰਖੇਪ ਕਥਨ 'ਤੇ ਵਿਚਾਰ ਕਰਦੇ ਹਾਂ, ਕਿਉਂਕਿ ਇਸ ਵਿਚ ਕਈ ਅਹਿਮ ਸਿੱਖਿਆਵਾਂ ਹਨ।

“ਅਸੀਂ ਮਨੁੱਖਾਂ ਨੂੰ ਮਨਾਉਂਦੇ ਹਾਂ”

ਖੁਸ਼ਬੁਧਰੀ ਦਾ ਖਜ਼ਾਨਾ ਸਿੱਟੀ ਦੇ ਭਾਂਡਿਆਂ ਵਿਚ ਰੱਖਿਆ ਗਿਆ ਹੈ (2 ਕੁਰਿੰਧੀਆਂ 4: 7)। ਦੁਨੀਆ ਨੂੰ ਖੁਸ਼ਬੁਧਰੀ ਦੇਣ ਦੀ ਬਰਕਤ ਫਰਿਸ਼ਤਿਆਂ ਨੂੰ ਨਹੀਂ ਦਿੱਤੀ ਗਈ। ਇਹ ਮਾਣ ਅਤੇ ਜ਼ਿੰਮੇਵਾਰੀ ਮਨੁੱਖਾਂ ਨੂੰ ਹੀ ਦਿੱਤੀ ਗਈ ਹੈ।

ਲੋਕ ਵਚਨ ਦੇ ਪ੍ਰਚਾਰ ਨਾਲ ਹੀ ਬਚਾਏ ਜਾਂਦੇ ਹਨ (1 ਕੁਰਿੰਧੀਆਂ 1: 21)। ਇਸ ਅਰਥ ਵਿਚ, ਮਨੁੱਖ ਹੀ ਦੂਜੇ ਮਨੁੱਖ ਨੂੰ ਬਚਾਉਂਦੇ ਹਨ (ਯਕੂਬ 5: 20)। ਯਕੀਨਨ ਹੀ, ਬਚਾਉਣ ਵਾਲੀ ਜੰਜ਼ੀਰ ਵਿਚ ਮਨੁੱਖ ਦੇ ਯੋਗਦਾਨ ਨੂੰ ਨਵੇਂ ਨੇਮ ਦੇ ਲੇਖਕਾਂ ਨੇ ਇਕ ਅਹਿਮ ਲਿੰਕ ਮੰਨਿਆ ਹੈ।

ਕਈ ਵਾਰ ਲੋਕ ਪਾਪਾਂ ਦੀ ਮਾਫ਼ੀ ਲਈ ਬਪਤਿਸਮੇ ਦੀ ਸਿੱਖਿਆ 'ਤੇ ਇਤਰਾਜ਼ ਜਤਾਉਂਦੇ ਹਨ ਕਿਉਂਕਿ ਇਸ ਨਾਲ ਮੁਕਤੀ ਕੁਝ ਹੁੰਦੀ ਹੈ ਤਕ ਤੀਜੇ ਪੱਖ ਭਾਵ ਮਨੁੱਖ 'ਤੇ ਨਿਰਭਰ ਹੋ ਜਾਂਦੀ ਹੈ। ਵਿਸ਼ਵਾਸ ਦੀ ਸਿੱਖਿਆ ਵਿਚ ਵੀ ਅਜਿਹਾ ਹੀ ਹੈ, ਕਿਉਂਕਿ ਵਿਸ਼ਵਾਸ ਲਈ ਜ਼ਰੂਰੀ ਹੈ ਕਿ ਹਰ ਕਿਸੇ ਕੋਲ ਜਾ ਕੇ ਵਚਨ ਸੁਣਾ ਕੇ ਉਸ ਨੂੰ ਸਮਝਾਇਆ ਜਾਵੇ। (ਵੇਖੋ ਰੋਮੀਆਂ 10: 13, 14.) ਇਸ ਲਈ ਇਹ ਇਤਰਾਜ਼ ਬਪਤਿਸਮੇ ਅਤੇ ਵਿਸ਼ਵਾਸ ਨੂੰ ਦੂਰ ਕਰ ਦਿੰਦਾ ਹੈ।

“ਪ੍ਰਭੂ ਦਾ ਭੈ”

ਪੌਲਸ ਨੇ ਕਿਹਾ ਕਿ ਉਹ ਮਨੁੱਖਾਂ ਨੂੰ ਮਨਾਉਂਦਾ ਸੀ ਕਿਉਂਕਿ ਉਹ ‘‘ਪ੍ਰਭੂ ਦਾ ਭੈ’’ ਜਾਣਦਾ ਹੈ। ਖੁਦਾ ਦੀ ਇਹ ਇਕ ਖੂਬੀ ਹੈ ਜਿਹਨੂੰ ਲੋਕ ਅਕਸਰ ਅਣਗੋਲਿਆ ਕਰਦੇ ਹਨ। ਖੁਦਾ ਭਲਾ ਵੀ ਹੈ ਅਤੇ ਸਖਤ ਵੀ (ਰੋਮੀਆਂ 11: 2, 3)। ਦਿਆਲੂ ਹੋਣ ਵੇਲੇ ਉਹ ਪੂਰਾ ਦਿਆਲ ਹੁੰਦਾ ਹੈ ਪਰ ਸਖਤ ਹੋਣ ਵੇਲੇ ਉਹ ਸਖਤ ਹੁੰਦਾ ਹੈ।

ਅਸੀਂ ਵੇਖਿਆ ਹੈ ਕਿ ਲੋਕ ਇਕ ਨਿੱਜੀ ਖੁਦਾ ਦੇ ਖਿਲਾਫ਼ ਬਗਾਵਤ ਕਰਦੇ ਹਨ ਅਤੇ ਕਹਿੰਦੇ ਹਨ ਕਿ ਭੁਦਰਤ ਹੀ ਉਨ੍ਹਾਂ ਦਾ ਖੁਦਾ ਹੈ। ਉਨ੍ਹਾਂ ਨੂੰ ਨਿੱਜੀ ਖੁਦਾ ਦੀ ਗੱਲ ਚੰਗੀ ਨਹੀਂ ਲਗਦੀ ਜੋ ਕਦੇ-ਕਦੇ ਸਖਤੀ ਵੀ ਵਿਖਾਉਂਦਾ ਹੈ। ਉਹ ਇਹ ਸੌਚਣ ਲਈ ਨਹੀਂ ਰੁਕਦੇ ਕਿ ਭੁਦਰਤ ਦੀਆਂ ਚੰਗੀਆਂ ਖੂਬੀਆਂ ਦੇ ਇਲਾਵਾ, ਭੁਦਰਤ ਦੀਆਂ ਸ਼ਕਤੀਆਂ ਦਾ ਵੀ ਇਕ ਖੋਫਨਾਕ ਪਹਿਲੂ ਵੀ ਹੈ।

ਪੂਰੇ ਪੁਰਾਣੇ ਨੇਮ ਵਿਚ ਖੁਦਾ ਦੀ ਭਲਿਆਈ ਅਤੇ ਉਹਦਾ ਗੁੱਸਾ ਵਿਖਾਈ ਦਿੰਦਾ ਹੈ। ਬਾਗਾ-ਏ-ਅਦਨ ਵਿਚ ਖੁਦਾ ਦੀ ਭਲਿਆਈ ਵਿਖਾਈ ਦਿੰਦੀ ਹੈ, ਪਰ ਬਾਗਾ ਵਿੱਚੋਂ ਮਨੁੱਖ ਦਾ ਕੱਢਿਆ ਜਾਣਾ ਖੁਦਾ ਦੀ ਸਖਤੀ ਨੂੰ ਵਿਖਾਉਂਦਾ ਹੈ। ਕਈ ਸਾਲਾਂ ਤਕ ਖੁਦਾ ਮਨੁੱਖ ਨਾਲ ਸਬਰ ਕਰਕੇ ਉਹਨੂੰ ਸਹਾਰਦਾ ਰਿਹਾ, ਫਿਰ ਵੀ ਪੁਰਾਣੇ ਨੇਮ ਵਿਚ ਮਨੁੱਖ ਦਾ ਇਤਿਹਾਸ ਜਲ ਪਰਲੋ, ਸਦੂਮ ਅਤੇ ਅਮੂਰਾਹ ਦੀ ਬਰਬਾਦੀ, ਮਿਸਰੀ ਫੌਜ ਦੀ ਬਰਬਾਦੀ ਅਤੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ।

ਇਸੇ ਤਰ੍ਹਾਂ, ‘‘ਪ੍ਰਭੂ ਦਾ ਭੋਂ’’ ਕਹਿਣ ਵੇਲੇ ਪੌਲਸ ਦੇ ਧਿਆਨ ’ਚ ਉਹ ਗੁੱਸਾ ਸੀ ਜੋ ਕਿਆਮਤ ਵਾਲੇ ਦਿਨ ਵਿਖਾਇਆ ਜਾਵੇਗਾ। ਪੌਲਸ ਨੇ ਫੇਲਿਕਸ ਦੇ ਸਾਹਮਣੇ ਆਉਣ ਵਾਲੀ ਕਿਆਮਤ ਦਾ ਪੁਚਾਰ ਕੀਤਾ ਅਤੇ ਫੇਲਿਕਸ ਨੇ ‘‘ਭੈ ਖਾਧਾ’’ (ਰਸੂਲਾਂ ਦੇ ਕੰਮ 24: 25)। ਸਾਨੂੰ ਵੀ ਕੰਬਣੀ ਛਿੜ ਚਾਹੀਦੀ ਹੈ, ‘‘ਕਿਉਂਕਿ ਸਾਡਾ ਖੁਦਾ ਭਸਮ ਕਰਨ ਵਾਲੀ ਅੱਗ ਹੈ’’ (ਇਬਰਾਨੀਆਂ 10: 31)। ਪਰ ਫੇਲਿਕਸ ਨੇ ਕਹਿਣਾ ਨਹੀਂ ਮੰਨਿਆ। ਉਹਨੇ ਖੁਸ਼ਬੁਰੀ ਦੇ ਸੁਨੇਹੇ ਨੂੰ ਮੰਨਿਆ ਨਹੀਂ, ਸਗੋਂ ਕਿਹਾ ਕਿ ਉਹ ‘‘ਵਿਹਲ ਮਿਲਣ ’ਤੇ’’ ਪੌਲਸ ਨੂੰ ਬੁਲਾਏਗਾ। ਪਤਾ ਨਹੀਂ ਕਿ ਉਹਦੀ ਜ਼ਿੰਦਗੀ ਵਿਚ ਮਸੀਹ ਨੂੰ ਕਬੂਲ ਕਰਨ ਦਾ ਉਹ ਸਮਾਂ ਆਇਆ ਜਾਂ ਨਹੀਂ।

“ਅਸੀਂ ਮਨੁੱਖਾਂ ਨੂੰ ਮਨਾਉਂਦੇ ਹਾਂ”

ਮਨਾਉਣ ਵਾਲਾ ਖੁਦਾ ਦਾ ਸੰਦੇਸ਼ ਸਿਰਫ਼ ਮਨੁੱਖ ਲਈ ਹੈ ... ਨਾ ਕਿ ਪੱਥਰਾਂ, ਚੱਟਾਨਾਂ, ਸਮੰਦਰਾਂ ਜਾਂ ਤਾਰਿਆਂ ਲਈ। ਖੁਦਾ ਨੂੰ ਮਨੁੱਖ ਦੀ ਫਿਕਰ ਹੈ। ਉਹਨੇ ਉਸ ਵਿਚ ਉਨ੍ਹਾਂ ਸਭ ਤਾਰਿਆਂ ਨਾਲੋਂ ਜੋ ਚਮਕਦੇ ਹਨ, ਵੱਧ ਦਿਲਚਸਪੀ ਵਿਖਾਈ ਹੈ।

ਮੁਕਤੀ ਖੁਦਾ ਵੱਲੋਂ ਮਨਾਉਣ ਦੀ ਗੱਲ ਨਹੀਂ ਹੈ। ਸੋਗ ਕਰਨ ਵਾਲੇ ਦੇ ਬੈਂਚ ਦਾ ‘‘ਧਰਮ ਹਾਸਲ ਕਰਨ’’ ਦਾ ਪ੍ਰਬੰਧ ਖੁਦਾ ਅੱਗੇ ਬਚਾਏ ਜਾਣ ਦੀ ਬੇਨਤੀ ਕਰਦਾ ਹੈ। ਸਾਨੂੰ ਖੁਦਾ ਨੂੰ ਇਹ ਸਮਝਾਉਣ ਦੀ ਲੋੜ ਨਹੀਂ ਹੈ ਕਿ ਉਹ ਸਾਨੂੰ ਬਚਾਵੇ ਕਿਉਂਕਿ ਉਹ ਤਾਂ ਸਾਨੂੰ ਬਚਾਉਣ ਲਈ ਤਿਆਰ ਰਹਿੰਦਾ ਹੈ ਅਤੇ ਸਾਡੀ ਰਾਹ ਵੇਖਦਾ ਰਹਿੰਦਾ ਹੈ। ਉਹ ਸਾਨੂੰ ਸੱਦਦਾ ਹੈ। ਯਾਦ ਰੱਖੀਏ ਕਿ ਖੁਦਾ ਅਤੇ ਮਨੁੱਖ ਦਰਮਿਆਨ ਪਾੜਾ ਖੁਦਾ ਨੇ ਨਹੀਂ ਸਗੋਂ ਇਨਸਾਨ ਨੇ ਪਾਇਆ ਹੈ। ਪਰ ਵਾਪਸੀ ਦੀ ਲੋੜ ਮਨੁੱਖ ਨੂੰ ਹੈ, ਖੁਦਾ ਨੂੰ ਨਹੀਂ। ‘‘ਖੁਦਾ ਨਾਲ ਮੇਲ ਮਿਲਾਪ ਕਰ ਲਓ’’ (2 ਕੁਰਿੰਬੀਆਂ 5: 20) ਯਾਨੀ ਖੁਦਾ ਨੂੰ ਮਿਲਾਪ ਕਰਨ ਦੀ ਲੋੜ ਨਹੀਂ ਹੈ।

ਪੌਲਸ ਨੇ ਲੋਕਾਂ ਨੂੰ ਕੀ ਕਰਨ ਲਈ ਮਨਾਇਆ ਸੀ? ਇਕ ਆਦਮੀ ਨੇ ਉਹਨੂੰ ਕਿਹਾ ਸੀ, ‘‘ਤੂੰ ਥੋੜ੍ਹੇ ਹੀ ਸਮਝਾਉਣ ਨਾਲ ਮੈਨੂੰ ਮਸੀਹੀ ਬਣਾਉਣਾ ਚਾਹੁੰਦਾ ਹੈਂ?’’ (ਰਸੂਲਾਂ ਦੇ ਕੰਮ 26: 28)। ਪੌਲਸ ਨੇ ਲੋਕਾਂ ਨੂੰ ਕਿਸੇ ਤਰ੍ਹਾਂ ਦੇ ‘‘ਵਾਦ’’ ਵਿਚ ਪੈਣ ਲਈ ਨਹੀਂ ਮਨਾਇਆ ਸੀ। ਉਹਨੇ ਲੋਕਾਂ ਨੂੰ ਕਿਸੇ ਡਿਨਾਮੀਨੇਸ਼ਨ ਭਾਵ ਫਿਰਕੂ ਕਲੀਸੀਆ ਵਿਚ ਸ਼ਾਮਿਲ ਹੋਣ ਲਈ ਵੀ

ਨਹੀਂ ਮਨਾਇਆ ਸੀ। ਉਹਨੇ ਲੋਕਾਂ ਨੂੰ ਮਸੀਹੀ ਅਤੇ ਸਿਰਫ਼ ਮਸੀਹੀ ਬਣਨ ਲਈ ਮਨਾਇਆ ਸੀ।

“ਅਸੀਂ ਮਨੁੱਖਾਂ ਨੂੰ ਮਨਾਉਂਦੇ ਹਾਂ”

ਅਸੀਂ ਲੋਕਾਂ ਨੂੰ ਜ਼ਬਰਦਸਤੀ ਮਸੀਹੀ ਨਹੀਂ ਬਣਾਉਂਦੇ। ਨਾ ਅਸੀਂ ਉਨ੍ਹਾਂ ਨੂੰ ਧਮਕਾਉਂਦੇ ਹਾਂ। ਇਹਦੇ ਬਜਾਏ ਅਸੀਂ ਉਨ੍ਹਾਂ ਨੂੰ ਮਨਾਉਂਦੇ ਹਾਂ। ਭੁਦਾ ਭੋਤਿਕ ਸੰਸਾਰ ਤੇ ਤਾਕਤ ਨਾਲ ਰਾਜ ਕਰਦਾ ਹੈ, ਪਰ ਮਨੁੱਖ 'ਤੇ ਰਾਜ ਉਹ ਇਵੇਂ ਨਹੀਂ ਕਰਦਾ ਹੈ। ਇਹਦੀ ਬਜਾਏ, ਉਹ ਅੰਦਰ ਆਉਣ ਦਾ ਸੱਦਾ ਮਿਲਣ ਦੀ ਖਾਹਿਸ਼ ਵਿਚ, ਮਨੁੱਖ ਦੇ ਦਿਲ ਦੇ ਬੂਰੇ 'ਤੇ ਖਲੋ ਕੇ ਖੜਕਾਉਂਦਾ ਹੈ (ਪ੍ਰਕਾਸ਼ ਦੀ ਪੋਥੀ 3:20)।

ਲੋਕਾਂ ਨੂੰ ਮਸੀਹ ਵਿਚ ਲਿਆਉਣ ਲਈ ਸਿੱਖਿਆ ਹੀ ਇੱਕੋ ਇਕ ਤਰੀਕਾ ਹੈ। ਜੇ ਉਹ ਸਿੱਖਿਆ ਨਾਲ ਜਿੱਤੇ ਨਹੀਂ ਜਾ ਸਕਦੇ ਤਾਂ ਉਨ੍ਹਾਂ ਨੂੰ ਜਿੱਤ ਸਕਣਾ ਨਾਮੁਕਿਨ ਹੈ। ਯੂਹੰਨਾ 6:44, 45 ਇਹ ਵਿਖਾਉਂਦਾ ਹੈ ਕਿ ਭੁਦਾ ਮਨੁੱਖ ਦੇ ਨਾਲ ਇਸ ਅਧਾਰ 'ਤੇ ਕੰਮ ਕਰਦਾ ਹੈ ਕਿ ਮਨੁੱਖ ਵਿਚ ਆਪਣੇ ਆਪ ਵਿਚ ਕਬੂਲਣ ਦੀ ਯੋਗਤਾ ਹੈ ਕਿ ਨਹੀਂ, ‘‘ਕੋਈ ਮੇਰੇ ਕੋਲ ਆ ਨਹੀਂ ਸਕਦਾ ਜੇ ਪਿਤਾ ਜਿਹਨੇ ਮੈਨੂੰ ਘੱਲਿਆ ਉਹਨੂੰ ਨਾ ਖਿੱਚੋ ... ਨਬੀਆਂ ਦੀਆਂ ਪੋਥੀਆਂ ਵਿਚ ਇਹ ਲਿਖਿਆ ਹੋਇਆ ਹੈ ਭਈ ਉਹ ਸੱਭੇ ਪ੍ਰਮੇਸ਼ਵਰ ਦੇ ਸਿਖਾਏ ਹੋਏ ਹੋਣਗੇ। ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ ਸੋ ਮੇਰੇ ਕੋਲ ਆਉਂਦਾ ਹੈ।’’

ਸਾਰ

ਕੀ ਤੁਸੀਂ ਇੰਜੀਲ ਲਈ ‘‘ਵਿਹਲ ਮਿਲਣ’’ ਦੀ ਉਡੀਕ ਕਰ ਰਹੇ ਹੋ? ਤੁਹਾਡੇ ਕੋਲ ਕਿੰਨਾ ਸਮਾਂ ਰਹਿ ਗਿਆ ਹੈ? ‘‘ਅਸੀਂ ਕਿੱਕੁਰ ਬਚ ਨਿੱਕਲਾਂਗੇ ਜੇ ਐਡੀ ਵੱਡੀ ਮੁਕਤੀ ਦੀ ਬੇ ਪਰਵਾਹੀ ਕਰੀਏ’’ (ਇਬਰਾਨੀਆਂ 2:3)।